

ਤੁਰੰਤ ਰਿਲੀਜ਼ ਲਈ

ਬ੍ਰੈਮਪਟਨ ਵਿੱਚ ਵਿਦਿਆਰਥੀਆਂ ਨੇ 14 ਘੰਟਿਆਂ ਤੱਕ ਆਪਣੀ ਪ੍ਰਤਿਭਾ ਦਿਖਾਈ

ਇਹ ਕਾਰਜਕਰਮ ਵੀਕੈਂਡ ਵਿੱਚ ਬ੍ਰੈਮਪਟਨ ਵਿੱਚ ਹੋਣ ਵਾਲੇ ਤਿੰਨ ਟੈਕ-ਅਧਾਰਿਤ ਇਕੱਠਾਂ ਵਿੱਚੋਂ ਇੱਕ ਸੀ।

ਬ੍ਰੈਮਪਟਨ, ਓਨਟਾਰੀਓ (26 ਮਾਰਚ, 2019) – ਐਤਵਾਰ, 24 ਮਾਰਚ ਨੂੰ, ਪੂਰੇ ਗ੍ਰੇਟਰ ਟੋਰੋਂਟੋ ਏਰੀਆ (ਜੀ.ਟੀ.ਏ.) (GTA) ਤੋਂ 140 ਤੋਂ ਵੱਧ ਵਿਦਿਆਰਥੀ, ਕਈ ਮਾਹਰ, ਤਕਨੀਕ ਵਿੱਚ ਬੇਹੱਦ ਦਿਲਚਸਪੀ ਰੱਖਣ ਵਾਲੇ ਅਨੇਕ ਵਿਅਕਤੀ ਵੁਲਫਹੈਕਸ (Wolfhacks) ਹੈਕਾਥੋਨ ਵਿੱਚ ਹਿੱਸਾ ਲੈਣ ਲਈ ਬ੍ਰੈਮਲੀ ਸਿਟੀ ਸੈਂਟਰ (Bramalea City Centre) ਵਿੱਚ ਇਕੱਠੇ ਹੋਏ।

ਇਹ ਸਾਲਾਨਾ ਹੈਕਾਥੋਨ ਦੂਜੀ ਵਾਰ ਹੋਈ ਹੈ। ਇਸਦਾ ਆਯੋਜਨ ਸਿਟੀ ਆਫ ਬ੍ਰੈਮਪਟਨ ਅਤੇ ਚਿੰਗਕੂਜ਼ੀ ਸੈਕੰਡਰੀ ਸਕੂਲ (Chinguacousy Secondary School) ਨੇ ਮਿਲ ਕੇ ਕੀਤਾ ਹੈ। ਇਸ ਵਿੱਚ 8 ਤੋਂ 12 ਗ੍ਰੇਡ ਦੇ ਵਿਦਿਆਰਥੀਆਂ ਦੀਆਂ 30 ਟੀਮਾਂ ਨੇ 14 ਘੰਟਿਆਂ ਤੱਕ ਪ੍ਰਤੀਯੋਗਤਾ ਕੀਤੀ। ਵਿਦਿਆਰਥੀਆਂ ਨੇ ਸਾਇਬਰਸਿਕਿਓਰਿਟੀ, ਕਲਾ, ਵੇਸਟ ਪ੍ਰਬੰਧਨ ਅਤੇ ਪਰਵਾਸੀਆਂ ਦੇ ਰੋਜ਼ਗਾਰ ਜਿਹੇ ਖੇਤਰਾਂ ਵਿੱਚ ਨਵੀਨਤਾਕਾਰੀ, ਤਕਨੀਕ-ਅਧਾਰਿਤ ਹੱਲ ਤਿਆਰ ਕਰਕੇ ਪੇਸ਼ ਕੀਤੇ। ਇਨਾਮ ਕਈ ਸ਼੍ਰੇਣੀਆਂ ਵਿੱਚ ਦਿੱਤੇ ਗਏ, ਜਿਹਨਾਂ ਵਿੱਚ ਸ਼ਾਮਲ ਹਨ, ਬੈਸਟ ਬਿਗਿਨਰ ਹੈਕ (Best Beginner Hack) ਅਤੇ ਬੈਸਟ ਸੋਸ਼ਲ/ਐਨਵਾਇਰਨਮੈਂਟ ਇੰਪੈਕਟ (Best Social/Environmental Impact)।

ਮੁੱਖ ਇਨਾਮ ਇਜੀਪਿਲ (EasyPill) ਨੂੰ ਮਿਲਿਆ, ਇਹ ਡਿਮੈਂਸ਼ੀਆ ਤੋਂ ਪੀੜਤ ਲੋਕਾਂ ਦੀ ਮਦਦ ਲਈ ਤਿਆਰ ਕੀਤੀ ਗਈ ਇੱਕ ਡਿਵਾਈਸ ਹੈ। ਇਹ ਗੈਜੇਟ ਵਰਤੋਂਕਾਰ ਦੇ ਤੈਅ ਸਮੇਂ ਸਿਰ ਆਪਣੇ ਆਪ ਦਵਾਈ ਕੱਢ ਦਿੰਦਾ ਹੈ। ਇਸਨੂੰ ਮੋਬਾਈਲ ਐਪ ਵਰਤਦੇ ਹੋਏ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ।

ਇਨਾਮ ਦੇ ਹਿੱਸੇ ਦੇ ਤੌਰ ਤੇ, ਇਜੀਪਿਲ (EasyPill) ਟੀਮ ਨੂੰ 13 ਤੋਂ 15 ਸਤੰਬਰ, 2019 ਨੂੰ ਹੋਣ ਵਾਲੀ ਕੈਨੇਡਾ ਦੀ ਸਭ ਤੋਂ ਵੱਡੇ ਹੈਕਾਥੋਨ, ਹੈਕ ਦ ਨੋਰਥ (Hack the North) ਵਿੱਚ ਪ੍ਰਤੀਯੋਗਤਾ ਲਈ ਸੱਦਾ ਦਿੱਤਾ ਗਿਆ ਹੈ। ਇਹ ਕਾਰਜਕਰਮ ਯੂਨੀਵਰਸਿਟੀ ਆਫ ਵਾਟਰਲੂ (University of Waterloo) ਵੱਲੋਂ ਆਯੋਜਿਤ ਕੀਤਾ ਜਾਏਗਾ।

ਸਿਟੀ ਨੇ ਇਸ ਵੀਕੈਂਡ ਦੇ ਕੋਫੀ 'ਐਨ' ਕੋਡ (Coffee 'n' Code) ਕਾਰਜਕਰਮਾਂ ਦਾ ਆਯੋਜਨ ਵੀ ਕੀਤਾ ਸੀ। ਇਹਨਾਂ ਵਿੱਚੋਂ ਇੱਕ ਬ੍ਰੈਮਪਟਨ ਲਾਇਬ੍ਰੇਰੀ (Brampton Library) ਦੀ ਸਪ੍ਰਿੰਗਡੇਲ ਬ੍ਰਾਂਚ (Springdale Branch) ਅਤੇ ਦੂਜੀ ਪਲੈਕਸਿਸ ਸੌਫਟਵੇਅਰ (Plexxis Software) ਦੇ ਦਫਤਰ ਵਿੱਚ ਕੀਤੀ ਗਈ ਸੀ। ਕੋਫੀ 'ਐਨ' ਕੋਡ ਅਸਥਾਈ ਕੰਪਿਊਟਰ ਪ੍ਰੋਗਰਾਮਿੰਗ ਇਕੱਠ ਹੈ। ਇਸਨੂੰ ਬ੍ਰੈਮਪਟਨ ਵਿੱਚ ਟੈਕ ਈਕੋਸਿਸਟਮ ਦੇ ਵਿਸਤਾਰ ਵਿੱਚ ਸਹਿਯੋਗ ਦੇਣ ਲਈ ਸਿਟੀ ਵੱਲੋਂ ਆਯੋਜਿਤ ਕੀਤਾ ਗਿਆ ਸੀ।

ਜੇ ਵਿਅਕਤੀ ਬ੍ਰੈਮਪਟਨ ਦੇ ਤਕਨੀਕੀ ਭਾਈਚਾਰੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹਨਾਂ ਦਾ ਸੁਆਗਤ ਹੈ। ਉਹ bramptoncity.slack.com ਤੇ ਸਿਟੀ ਦੇ ਸਲੈਕ (Slack) ਚੈਨਲ ਨਾਲ ਜੁੜ ਸਕਦੇ ਹਨ।

ਹਵਾਲੇ

“ਰੈਕਾਥੋਨ ਦਾ ਇਹ ਸੰਸਕਰਣ ਸ਼ਾਨਦਾਰ ਪਹਿਲਕਦਮੀ ਹੈ, ਜਿਸਨੇ ਜੀ.ਟੀ.ਏ. ਦੇ ਸਾਰੇ ਹੁਸ਼ਿਆਰ ਨੌਜਵਾਨਾਂ ਨੂੰ ਪ੍ਰਸਿੱਧੀ ਦਿੱਤੀ ਹੈ। ਇਸ ਕਾਰਜਕਰਮ ਨੂੰ ਸਫਲ ਬਣਾਉਣ ਲਈ ਕਈ ਸੰਗਠਨ ਇਕੱਠੇ ਹੋਏ। ਮੈਂ ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board), ਚਿੰਗਕੂਜ਼ੀ ਸੈਕੰਡਰੀ ਸਕੂਲ (Chinguacousy Secondary School) ਅਤੇ ਬ੍ਰੈਮਲੀ ਸਿਟੀ ਸੈਂਟਰ (Bramalea City Centre) ਵੱਲੋਂ ਸਾਨੂੰ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ। ਸਿਟੀ ਬ੍ਰੈਪਟਨ ਵਿੱਚ ਅਤੇ ਇਸਤੋਂ ਬਾਹਰ ਵੀ ਉੱਦਮੀਆਂ ਅਤੇ ਇਨੋਵੇਟਰਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਕਾਰਜਕਰਮਾਂ ਨੂੰ ਅਸਾਨ ਬਣਾਉਣ ਵਾਸਤੇ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਕੰਮ ਕਰਦੀ ਰਹੇਗੀ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਸੀਰਸ ਜਿਹੀਆਂ ਬਿਲਡਿੰਗਾਂ ਦੀ ਵਰਤੋਂ ਕਰਨ ਵਿੱਚ ਨੌਜਵਾਨਾਂ ਅਤੇ ਉੱਚ-ਅਕਾਂਖੀ ਇਨੋਵੇਟਰਾਂ ਲਈ ਰੈਕਾਥੋਨ ਦਾ ਆਯੋਜਨ ਕਰਨਾ ਪ੍ਰਤੀਕਾਤਮਕ ਸੁਨੇਹਾ ਦਿੰਦਾ ਹੈ। ਇਹ ਦੇਖਣਾ ਬਹੁਤ ਹੀ ਮਾਣ ਦੀ ਗੱਲ ਸੀ ਕਿ ਪੂਰਾ ਫਲੋਰ ਰਚਨਾਤਮਕ ਉਤਸ਼ਾਹ ਨਾਲ ਭਰ ਉੱਠਿਆ ਸੀ, ਜਦੋਂ ਵਿਦਿਆਰਥੀਆਂ ਨੇ ਸਮਾਜ ਵੱਲੋਂ ਭੁਗਤੀਆਂ ਜਾ ਰਹੀਆਂ ਕੁਝ ਸਥਾਈ ਸਮੱਸਿਆਵਾਂ ਤੇ ਧਿਆਨ ਦੇਣ ਵਿੱਚ ਸਹਿਯੋਗ ਕੀਤਾ।”

- ਡੇਵਿਨ ਰਾਮਫਲ (Devin Ramphal), ਐਕਟਿੰਗ ਸੀਨੀਅਰ ਮੈਨੇਜਰ, ਇਕੋਨੋਮਿਕ ਡੈਵਲਪਮੈਂਟ ਆਫਿਸ

-30-

ਬ੍ਰੈਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਪਟਨ

905-874-3426 | Monika.Duggal@brampton.ca